

GRATEFULNESS

The fourth Guru has given some indications in *Var Sorath* how to share the surplus :

The food, the apparels, and the riches of those who are imbued with the love of the Lord's Name, are all consecrated.

ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥

Their homes, temples, palaces, and rest-houses are all "approved" where men of God, His servants, Sikhs and mendicants take comfort.

ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥

Their horses, saddles, and felts are all consecrated on which Guru's beloved Sikhs and men of God ride.

ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥

Their actions, performance of their duty, and ceremonies are all "approved" who always utter the true Name of the true Master.

ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥

They who have treasured goodness, those beloved Sikhs of the Guru will repair to the Guru's presence.

ਜਿਨਕੈ ਧੋਤੇ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥

The fifth Guru has also said in *Rag Sarang* :

That abode is blessed, their status "approved", and blessed are those who speak and hear of Him.

ਥਾਨ ਪਵਿਤ੍ਰ ਮਾਨ ਪਵਿਤ੍ਰ ਪਵਿਤ੍ਰ ਸੁਨਨ ਕਹਨਹਾਰੇ ॥

Nanak says that house is blessed where men of God reside.

ਕਹੁ ਨਾਨਕ ਤੇ ਭਵਨ ਪਵਿਤ੍ਰ ਜਾਮਹਿ ਸੰਤ ਤੁਮਾਰੇ ॥

In *Sukhmani*, he says that :

Even drinking cold water is by His Grace.

ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥

It is, thus, clear that in Sikhism all the wealth, riches, and comforts, enumerated above, are not precluded, but are for us to enjoy. The only binding condition is :

Be grateful to Him Whose bounties you enjoy.

ਜਿਸਦਾ ਦਿਤਾ ਖਾਵਣਾ ਤਿਸੁ ਕਹੀਐ ਸਾਥਾਸਿ ॥ (ਵਾਰ ਆਸਾ ਮ: ੧)

In *Sukhmani*, it is explained :

By His Grace you live in comfort on the earth,

ਜਿਹ ਪ੍ਰਸਾਦਿ ਧਰ ਉਪਰਿ ਸੁਖਿ ਬਸਹਿ ॥

And enjoy the company of your wife and children, brothers, and friends.

ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥

By His Grace you are able to drink cool water,

ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥

And you get soothing winds blowing and priceless fire to serve you.

ਸੁਖਦਾਈ ਪਵਨੁ ਪਾਵਕੁ ਅਮੁਲਾ ॥

Whose Grace provides you different pleasures to enjoy,

ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥

and all kinds of necessities to live with.

ਸਗਲ ਸਮਰ੍ਹੀ ਸੰਗਿ ਸਾਥਿ ਬਸਾ ॥

He has given you hands, feet, ears, and tongue !

ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥

And yet would you leave Him who bestows these blessings and attach yourself to others.

ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥

This blind fool has fallen victim to ingratitude;

ਐਸੇ ਦੇਖ ਮੂੜ ਅੰਧ ਬਿਆਪੇ ॥

O Lord ! save him by Thy Grace.

ਨਾਨਕ ਕਾਢਿ ਲੇਹੁ ਪ੍ਰਭ ਆਪੇ ॥

If we live in gratefulness to the Bestower, all these are justified to us. Gratefulness creates attachment, love, and nearness and, thus, the pleasure and blessing of the Master.

☩